

ਇਸਰਾਏਲ ਨਾਲ ਖੁਦਾ ਦਾ ਨੇਮ

(ਕੂਰ 34:27, 28)

ਖੁਦਾ ਵੱਲੋਂ ਆਪਣੇ ਲੋਕਾਂ, ਇਸਰਾਏਲ ਨਾਲ ਕੀਤੇ ਨੇਮਾਂ ਵਿੱਚੋਂ ਪੁਰਾਣਾ ਨੇਮ ਇਕ ਹੈ। ਇਹ ਨੇਮ ਯਿਸੂ ਵਿਚ ਪੂਰੇ ਹੋਣ ਵਾਲੇ ਅਬਰਾਹਮ ਨਾਲ ਕੀਤੇ ਵਾਅਦੇ ਦੇ ਪੂਰਾ ਹੋਣ ਤਕ ਖੁਦਾ ਦੇ ਗਿਆਨ ਨੂੰ ਸਾਂਭੀ ਰੱਖਣ ਲਈ ਸੀ (ਗਾਲਾਤੀਆਂ 3: 17-19)।

ਖੁਦਾ ਨੇ ‘ਬਹੁਤਿਆਂ ਦੇ ਪਿਤਾ’ ਦੇ ਰੂਪ ਵਿਚ ਉਸਦੀ ਭੂਮਿਕਾ ਵਿਖਾਉਣ ਲਈ ਅਬਰਾਹਮ ਦਾ ਨਾਂ ਜਿਸਦਾ ਅਰਥ ਹੈ ‘ਉੱਚ ਪਿਤਾ’ (ਉਤਪਤ 17:2-5; 22:17) ਹੈ, ਬਦਲ ਦਿੱਤਾ ਸੀ। ਖੁਦਾ ਨੇ ਵਾਅਦਾ ਕੀਤਾ ਕਿ ਉਸਦੀ ਸੰਤਾਨ ਬਹੁਤ ਹੋਵੇਗੀ। ਉਸਨੇ ਇਹ ਵਾਅਦਾ ਅਬਰਾਹਮ ਦੇ ਪੁੱਤਰ ਇਸਹਾਕ (ਉਤਪਤ 26:4) ਅਤੇ ਪੋਤੇ ਯਾਕੂਬ ਨਾਲ ਦੁਹਰਾਇਆ ਜਿਸਦਾ ਨਾਂ ਬਦਲ ਕੇ ਇਸਮਾਏਲ ਰੱਖਿਆ ਗਿਆ ਸੀ (ਉਤਪਤ 28:14; 32:28)।

ਇਸ ਨੇਮ ਦਾ ਪਿਛੇਕੜ

ਇਸਰਾਏਲੀਆਂ ਨਾਲ ਨੇਮ ਬੰਨ੍ਹਣ ਦੀਆਂ ਘਟਨਾਵਾਂ ਤਕ ਯਾਕੂਬ ਦੇ ਪੁੱਤਰ ਯੂਸਫ਼ ਨੂੰ ਉਸਦੇ ਭਰਾਵਾਂ ਵੱਲੋਂ ਵੇਚਣ ਤੋਂ ਮਿਸਰ ਵਿਚ ਗੁਲਾਮ ਬਣਨ ਦੀ ਗੱਲ ਸ਼ਾਮਿਲ ਹੈ। ਉਸਦੇ ਮਾਲਕ ਦੀ ਪਤਨੀ ਵੱਲੋਂ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਦਾ ਇਲਜ਼ਾਮ ਲਾਉਣ ਤੋਂ ਬਾਅਦ ਉਸਨੂੰ ਜੇਲ੍ਹ ਭੇਜ ਦਿੱਤਾ ਗਿਆ। ਸੱਤ ਸਾਲ ਤਕ ਭਰਪੂਰ ਡਸਲ ਦੇ ਬਾਅਦ ਸੱਤ ਸਾਲਾਂ ਦੇ ਅਕਾਲ ਬਾਰੇ ਫਿਗਾਊਨ ਦੇ ਸੁਪਨਿਆਂ ਦਾ ਅਰਥ ਦੱਸਣ 'ਤੇ ਯੂਸਫ਼ ਨੂੰ ਜੇਲ੍ਹ 'ਚੋਂ ਕੱਢ ਕੇ ਮਿਸਰ ਵਿਚ ਦੂਜੇ ਨੰਬਰ ਦਾ ਹਾਕਿਮ ਬਣਾ ਦਿੱਤਾ ਗਿਆ। ਅਕਾਲ ਦੇ ਮਿਸਰ ਤੋਂ ਕਨਾਨ ਤਕ ਫੈਲ ਜਾਣ 'ਤੇ ਯਾਕੂਬ ਨੇ ਆਪਣੇ ਦਸਾਂ ਪੁੱਤਰਾਂ ਨੂੰ ਮਿਸਰ ਤੋਂ ਅਨਾਜ ਖਰੀਦਣ ਲਈ ਮਿਸਰ ਭੇਜਿਆ। ਯੂਸਫ਼ ਵੱਲੋਂ ਆਪਣੇ ਭਰਾਵਾਂ ਨੂੰ ਆਪਣੇ ਬਾਰੇ ਦੱਸਣ ਤੋਂ ਬਾਅਦ, ਉਸਨੇ ਅਕਾਲ ਦੇ ਲੰਮੀ ਦੇਰ ਤਕ ਚੱਲਣ ਅਤੇ ਭਿਆਨਕ ਰੂਪ ਧਾਰਣ ਕਰ ਜਾਣ ਕਰਕੇ ਆਪਣੇ ਪਿਤਾ ਨੂੰ ਮਿਸਰ ਵਿਚ ਸੱਦ ਲਿਆ। ਯਾਕੂਬ ਨੂੰ ਇਹ ਭਰੋਸਾ ਦੇਣ ਲਈ ਕਿ ਉਸਨੂੰ ਮਿਸਰ 'ਚ ਜਾਣਾ ਚਾਹੀਦਾ ਹੈ, ਖੁਦਾ ਨੇ ਉਹਨੂੰ ਦਰਸ਼ਨ ਦਿੱਤਾ। ਉਸਨੇ ਕਿਹਾ, ‘‘ਮਿਸਰ ਵੱਲ ਉਤਰਨ ਤੋਂ ਨਾ ਢਰ ਕਿਉਜੋ ਮੈਂ ਉੱਥੇ ਤੈਨੂੰ ਇਕ ਵੱਡੀ ਕੌਮ ਬਣਾਵਾਂਗਾ’’ (ਉਤਪਤ 46:3)। ਯਾਕੂਬ ਆਪਣੀਆਂ ਪਤਨੀਆਂ, ਮਾਲ-ਡੰਗਰ ਅਤੇ ਪੁੱਤਰਾਂ ਅਤੇ ਉਨ੍ਹਾਂ ਦੀਆਂ ਪਤਨੀਆਂ ਅਤੇ ਬੱਚਿਆਂ ਨੂੰ ਲੈ ਕੇ ਜੋ ਕਲ ਮਿਲਾ ਕੇ ਸੱਤਰ ਲੋਕ ਸਨ, ਮਿਸਰ ਵਿਚ ਚਲਾ ਗਿਆ (ਕੂਰ 1: 1-5)। ਉੱਥੇ ਉਨ੍ਹਾਂ ਦੀ ਗਿਣਤੀ ਬਹੁਤ ਤੇਜ਼ੀ ਨਾਲ ਵਧੀ: ‘‘ਪਰ ਇਸਰਾਏਲੀ ਫਲੇ ਅਤੇ ਉਨ੍ਹਾਂ ਦੇ ਦਲਾਂ ਦੇ ਦਲ ਹੋ ਗਏ ਅਤੇ ਅੱਤ ਬਲਵੰਤ ਹੋ ਗਏ ਅਰ ਧਰਤੀ ਉਨ੍ਹਾਂ ਨਾਲ ਭਰ ਗਈ’’ (ਕੂਰ 1: 7)।

ਇਨ੍ਹਾਂ ਲੋਕਾਂ ਦੇ ਮਿਸਰ ਵਿਚ ਜਾਣ ਦੇ ਚਾਰ ਸੌ ਸਾਲ ਬਾਅਦ ਅਤੇ ਗੁਲਾਮੀ ਦੇ ਕਈ ਸਾਲਾਂ ਬਾਅਦ, ਮੂਸਾ ਨੇ ਮਿਸਰ ਚੋਂ ਕੱਢਣ ਲਈ ਖੁਦਾ ਦੇ ਲੋਕਾਂ ਦੀ ਅਗਵਾਈ ਕੀਤੀ। ਖੁਦਾ ਦੇ ਵਾਅਦੇ ਮੁਤਾਬਕ (ਉਤਪਤ 12:2) ਅਬਰਾਹਮ ਦੀ ਸੰਤਾਨ ਵਧ ਕੇ ਇਕ ਵੱਡੀ ਕੌਮ ਬਣ ਚੁੱਕੀ ਸੀ। ਇਨ੍ਹਾਂ ਗੁਲਾਮਾਂ ਵਿਚ ਤੀਹ ਸਾਲ ਜਾਂ ਛੋਜ ਵਿਚ ਜਾਣ ਯੋਗ ਅਤੇ ਇਸ ਤੋਂ ਵੱਧ ਉਮਰ ਵਾਲੇ 6,05,550 ਆਦਮੀ (ਗਿਣਤੀ 1:45, 46) ਅਤੇ ਲੇਵੀ ਦੇ ਕਬੀਲੇ ਦੇ 22,000 ਆਦਮੀ ਸਨ (ਗਿਣਤੀ 3:39) ਜਿਨ੍ਹਾਂ ਤੇ ਇਸਰਾਏਲ ਦੀਆਂ ਧਾਰਮਿਕ ਗਤੀਵਿਧੀਆਂ ਨੂੰ ਅੰਜਾਮ ਦੇਣ ਦਾ ਜ਼ਿੰਮਾ ਸੀ (ਗਿਣਤੀ 1:50-53)।

ਅਬਰਾਹਮ, ਇਸਹਾਕ ਅਤੇ ਯਾਕੂਬ ਦੀ ਇਹ ਸੰਤਾਨ ਤੋਂ ਇਹ ਸੀਨੈ ਪਹਾੜ ਤਕ ਆ ਗਏ (ਭੂਚ 19:23; 20:1-17) ਜਿਸ ਨੂੰ ਹੋਰੇਬ ਵੀ ਕਿਹਾ ਜਾਂਦਾ ਸੀ (ਵਿਵਸਥਾਸਾਰ 5:2), ਜਿੱਥੋਂ ਖੁਦਾ ਨੇ ਉਨ੍ਹਾਂ ਨੂੰ ਇਕ ਕੌਮੀ ਸ਼ਰਾ ਦਿੱਤੀ। ਮੂਸਾ ਨੇ ਇਸ ਸ਼ਰਾ ਬਾਰੇ ਆਖਿਆ ਸੀ: ‘‘ਕਿਉਂ ਜੋ ਕਿਹੜੀ ਵੱਡੀ ਕੌਮ ਹੈ ਜਿਹਦੇ ਲਈ ਪਰਮੇਸ਼ੁਰ ਐਨਾ ਨੇੜੇ ਹੈ ਜਿੰਨਾ ਯਹੋਵਾਹ ਸਾਡਾ ਪਰਮੇਸ਼ੁਰ ਸਾਡੇ ਨੇੜੇ ਹੈ ਜਦ ਕਦੀ ਅਸੀਂ ਉਸ ਦੇ ਅੱਗੇ ਬੇਨਤੀ ਕਰਦੇ ਹਾਂ ਅਤੇ ਕਿਹੜੀ ਵੱਡੀ ਕੌਮ ਹੈ ਜਿਹ ਦੇ ਕੋਲ ਬਿਧੀਆਂ ਅਤੇ ਕਾਨੂੰ ਐਨੇ ਧਾਰਮਿਕ ਹਨ ਜਿੰਨੀ ਇਹ ਸਾਰੀ ਬਿਵਸਥਾ ਜਿਹੜੀ ਮੈਂ ਤੁਹਾਡੇ ਅੱਗੇ ਅੱਜ ਰੱਖਦਾ ਹਾਂ?’’ (ਵਿਵਸਥਾਸਾਰ 4:7, 8)।

ਇਸ ਨੇਮ ਦੀਆਂ ਗੱਲਾਂ

ਵਿਵਸਥਾ ਵਿਚ ਜੋ ਵੀ ਵਿਧੀਆਂ, ਫੈਸਲੇ ਅਤੇ ਹੁਕਮਨਾਮੇ ਸਨ (ਵਿਵਸਥਾਸਾਰ 4:7, 8, 45; 5:1) ਉਨ੍ਹਾਂ ਨੂੰ ਖੁਦਾ ਦੇ ਫਰਮਾਨ ਮੰਨਿਆ ਜਾਂਦਾ ਸੀ। ਮੂਸਾ ਨੇ ਕਿਹਾ, ‘‘ਜਿਹੜੇ ਹੁਕਮ ਮੈਂ ਤੁਹਾਨੂੰ ਦਿੰਦਾ ਹਾਂ ਨਾ ਉਨ੍ਹਾਂ ਨੂੰ ਵਧਾਓ ਅਤੇ ਨਾ ਉਨ੍ਹਾਂ ਨੂੰ ਘਟਾਓ ਤਾਂ ਜੋ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਹੁਕਮਾਂ ਦੀ ਪਾਲਣਾ ਕਰੋ ਜਿਹੜੇ ਮੈਂ ਤੁਹਾਨੂੰ ਦਿੰਦਾ ਹਾਂ’’ (ਵਿਵਸਥਾਸਾਰ 4:2)।

ਇਸ ਨੇਮ ਨੂੰ ‘‘ਨੇਮ ਦੀ ਪੋਥੀ’’ (ਭੂਚ 24:7), ‘‘ਨੇਮ ਦਾ ਲਹੂ’’ (ਭੂਚ 24:8) ਅਤੇ ‘‘ਨੇਮ ਦੀਆਂ ਪੱਟੀਆਂ’’ (ਵਿਵਸਥਾਸਾਰ 9:11) ਕਿਹਾ ਜਾਂਦਾ ਹੈ। ‘‘ਨੇਮ ਦਾ ਸੰਦੂਕ’’ (ਗਿਣਤੀ 10:33; 14:44; ਵਿਵਸਥਾਸਾਰ 10:8) ਵੀ ਲਿਖਿਆ ਹੈ, ਕਿਉਂਕਿ ਦਸ ਹੁਕਮ ਪੱਟੀਆਂ ਉੱਤੇ ਲਿਖੇ ਹੋਏ ਸਨ ਅਤੇ ਸੰਦੂਕ ਵਿਚ ਰੱਖੇ ਹੋਏ ਸਨ (ਵਿਵਸਥਾਸਾਰ 10:4, 5)।

ਨੇਮ ਨੂੰ ‘‘ਸਾਖੀ’’ ਦੇ ਰੂਪ ਵਿਚ ਵੀ ਕਿਹਾ ਗਿਆ ਹੈ (ਭੂਚ 27:21; 31:18; 32:15; 34:29; 40:20)। ਇਸੇ ਕਰਕੇ ਇਸ ਨੂੰ ‘‘ਸਾਖੀ ਦਾ ਸੰਦੂਕ’’ (ਭੂਚ 25:16, 21, 22), ‘‘ਸਾਖੀ ਦੀਆਂ ਪੱਟੀਆਂ’’ (ਭੂਚ 31:18), ‘‘ਸਾਖੀ ਦਾ ਡੇਰਾ [ਜਾਂ ਤੰਬੂ]’’ (ਭੂਚ 38:21; ਗਿਣਤੀ 1:50; 2 ਇਤਿਹਾਸ 24:6), ‘‘ਪ੍ਰਾਸਚਿਤ ਦਾ ਸਰਪੋਸ ਜੋ ਸਾਖੀ ਦੇ ਉੱਤੇ ਹੈ’’ (ਲੇਵੀਆਂ ਦੀ ਪੋਥੀ 16:13) ਅਤੇ ‘‘ਸਾਖੀ ਦਾ ਪਰਦਾ’’ (ਲੇਵੀਆਂ 24:3) ਵੀ ਕਿਹਾ ਗਿਆ ਹੈ। ਹੋ ਸਕਦਾ ਹੈ ਕਿ ਇਸ ਦਾ ਨਾਂਅ ਯਹੂਦੀ ਬਾਈਬਲ ਤੇ ਅਧਾਰਿਤ ਹੋਵੇ ਜਿਸ ਨੂੰ ਪੁਰਾਣੇ ਨੇਮ ਦੀ (ਸਾਖੀ) ਅਤੇ ਮਸੀਹੀ ਧਰਮ ਪੁਸਤਕ ਅਰਥਾਤ ਨਵਾਂ ਨੇਮ ਕਿਹਾ ਜਾਂਦਾ ਹੈ।

ਪੁਰਾਣੇ ਨੇਮ ਵਿਚ ਸੰਦੂਕ ਦਾ ਆਖਰੀ ਵਾਰ ਜ਼ਿਕਰ ਯੋਸੀਆਹ ਵੱਲੋਂ ਕੀਤੇ ਜਾਣ ਵਾਲੇ

ਸੁਧਾਰਾਂ ਵੇਲੇ ਮਿਲਦਾ ਹੈ (2 ਇਤਿਹਾਸ 35:3), ਜੋ ਕਿ ਬਾਬੁਲ ਵੱਲੋਂ ਯਹੂਦਾ ਨੂੰ ਗੁਲਾਮ ਬਣਾ ਕੇ ਲੈ ਜਾਣ ਤੋਂ ਕੁਝ ਸਾਲ ਪਹਿਲਾਂ ਦੀ ਗੱਲ ਹੈ। ਨਵੇਂ ਨੇਮ ਵਿਚ ਸੰਦੂਕ ਦੇ ਸੰਕੇਤ (ਇਬਰਾਨੀਆਂ 9:4) ਤੋਂ ਪਤਾ ਲਗਦਾ ਹੈ ਕਿ ਲੇਖਕ ਨੂੰ ਸੰਦੂਕ ਦੀ ਜਾਣਕਾਰੀ ਸੀ। ਇਸਦਾ ਆਖਰੀ ਹਵਾਲਾ ਯੂਹੰਨਾ ਵੱਲੋਂ ਦਿੱਤਾ ਗਿਆ ਸੀ ਜਿਸ ਨੇ (ਇਕ ਦਰਸ਼ਨ ਵਿਚ) ਇਸ ਨੂੰ ਸੁਰਗ ਵਿਚ ਭੁਦਾ ਦੀ ਹੈਕਲ 'ਚ ਵੇਖਿਆ ਸੀ (ਪ੍ਰਕਾਸ਼ ਦੀ ਪੇਖੀ 11:19)।

ਇਹ ਦਿਲਚਸਪੀ ਦੀ ਗੱਲ ਤਾਂ ਹੈ ਪਰ ਸ਼ਾਇਦ ਘੱਟ ਮਹੱਤਵ ਕਿ ਦਸ ਹੁਕਮਾਂ ਦੀ ਗੱਲ ਕਰਦਿਆਂ ਕੂਚ, ਲੇਵੀਆਂ, ਅਤੇ ਗਿਣਤੀ ਦੀ ਕਿਤਾਬ ਵਿਚ ‘‘ਨੇਮ’’ ਅਤੇ ‘‘ਸਾਖੀ’’ ਵਰਤਿਆ ਗਿਆ ਹੈ ਜਦ ਕਿ ਵਿਵਸਥਾਸਾਰ ਵਿਚ ‘‘ਸਾਖੀ’’ ਨਹੀਂ, ਪਰ ਸਿਰਫ਼ ‘‘ਨੇਮ’’ ਸ਼ਬਦ ਦੀ ਹੀ ਵਰਤੋਂ ਹੋਈ ਹੈ।

ਇਸ ਨੇਮ ਦਾ ਰੂਪ

ਇਸਰਾਏਲ ਦੇ ਭੁਦਾ ਦੇ ਨੇਮ ਦੇ ਸਬੰਧ ਵਿਚ ਮਿਲਦੇ ਅਹਿਮ ਤੱਤ ਹੇਠ ਲਿਖੇ ਹਨ।

(1) ਨੇਮ ਭੁਦਾ ਨੇ ਬੰਦੀਆਂ ਇਹ ਇਕ ਸਮਝੌਤਾ ਸੀ ਜਿਸ ਨੂੰ ਭੁਦਾ ਨੇ ਦੋਹਾਂ ਧਿਰਾਂ ਵਿੱਚੋਂ ਛੋਟੇ ਇਸਰਾਏਲ ਤੇ ਲਾਗੂ ਕੀਤਾ ਸੀ। ਭੁਦਾ ਨੇ ਮੂਸਾ ਨੂੰ ਇਹ ਲਿਖਣ ਨੂੰ ਕਿਹਾ ਜੋ ਉਹ ਉਨ੍ਹਾਂ ਨੂੰ ਦੇ ਰਿਹਾ ਸੀ ਕਿਉਂਕਿ ਉਹ ਉਨ੍ਹਾਂ ਗੱਲਾਂ ਨਾਲ ਹੀ ਉਨ੍ਹਾਂ ਨਾਲ ਨੇਮ ਬੰਨ੍ਹ ਰਿਹਾ ਸੀ (ਕੂਚ 34:29)। ਮੂਸਾ ਨੇ ਕਿਹਾ, ‘‘ਯਹੋਵਾਹ ਸਾਡੇ ਪਰਮੇਸ਼ੁਰ ਨੇ ਹੋਰੇਬ ਵਿਚ ਸਾਡੇ ਨਾਲ ਨੇਮ ਬੰਦੀਆਂ’’ (ਵਿਵਸਥਾਸਾਰ 5:2)।

(2) ਇਹ ਨੇਮ ਭੁਦਾ ਅਤੇ ਇਸਰਾਏਲ ਦਰਮਿਆਨ ਸੀ। ਸਿਰਫ਼ ਭੁਦਾ ਅਤੇ ਇਸਰਾਏਲੀਆਂ ਦੇ ਹੀ ਇਸ ਨੇਮ ਵਿਚ ਸ਼ਾਮਿਲ ਹੋਣ ਦੀ ਗੱਲ ਕਹੀ ਗਈ ਹੈ (ਕੂਚ 34:27; ਵਿਵਸਥਾਸਾਰ 5:1,2; 1 ਰਾਜਿਆਂ 8:9, 21)। ਇਹ ਨੇਮ ਇਸਰਾਏਲ ਦੇ ਪੁਰਖਿਆਂ ਜਾਂ ਹੋਰ ਕੌਮਾਂ ਨਾਲ ਨਹੀਂ ਸੀ ਬੰਦੀਆਂ ਗਿਆ। ਮੂਸਾ ਲਿਖਦਾ ਹੈ, ‘‘ਯਹੋਵਾਹ ਨੇ ਇਹ ਨੇਮ ਸਾਡੇ ਪਿਛੇ ਦਾਦਿਆਂ ਨਾਲ ਨਹੀਂ ਸਾਡੇ ਨਾਲ ਨਹੀਂ ਬੰਦੀਆਂ, ਸਗੋਂ ਸਾਡੇ ਨਾਲ, ਹਾਂ, ਸਾਡੇ ਹੀ ਨਾਲ ਜਿਹੜੇ ਅੱਜ ਦੇ ਦਿਨ ਅੱਜ ਏਥੇ ਸਿਉਂਦੇ ਹਨ’’ (ਵਿਵਸਥਾਸਾਰ 5:3)। ਇਹ ਨੇਮ ਸਿਰਫ਼ ਇਸਰਾਏਲ ਨਾਲ ਬਣਿਆ ਗਿਆ ਸੀ।

(3) ਨੇਮ ਦੀਆਂ ਖਾਸ ਗੱਲਾਂ ਦਸ ਹੁਕਮ ਸਨ/ਕੂਚ 34:28 ਵਿਚ ਲਿਖਿਆ ਗਿਆ ਹੈ, ‘‘ਉਸਨੇ ਉਨ੍ਹਾਂ ਫੱਟੀਆਂ ਉੱਤੇ ਨੇਮ ਦੀਆਂ ਗੱਲਾਂ ਅਰਥਾਤ ਦਸ ਹੁਕਮ ਲਿਖੇ।’’ ਚਾਲੀ ਸਾਲਾਂ ਬਾਅਦ ਇਸ ਵਾਅਦਾ ਕੀਤੇ ਦੇਸ਼ ਵਿਚ ਜਾਣ ਲਈ ਯਰਦਨ ਨਦੀ ਪਾਰ ਕਰਨ ਤੋਂ ਕੁਝ ਸਮਾਂ ਪਹਿਲਾਂ ਮੂਸਾ ਨੇ ਲਿਖਿਆ, ‘‘ਉਸ ਨੇ ਆਪਣਾ ਨੇਮ ਤੁਹਾਡੇ ਉੱਤੇ ਪਰਗਟ ਕੀਤਾ ਜਿਹਦੇ ਪੂਰਾ ਕਰਨ ਦਾ ਤੁਹਾਨੂੰ ਹੁਕਮ ਦਿੱਤਾ ਅਰਥਾਤ ਦਸ ਹੁਕਮ ਅਤੇ ਉਨ੍ਹਾਂ ਨੂੰ ਪੱਥਰ ਦੀਆਂ ਦੋਹਾਂ ਫੱਟੀਆਂ ਉੱਤੇ ਲਿਖਿਆ।’’ (ਵਿਵਸਥਾਸਾਰ 4:13; 10:1-4 ਵੀ ਵੇਖੋ)।

‘‘ਦਸ ਹੁਕਮਾਂ’’ ਵਾਕ ਅੰਸ਼ ਵਿਚ ‘‘ਹੁਕਮਾਂ’’ ਇਬਰਾਨੀ ਸ਼ਬਦ *dabar* ਦਾ ਅਨੁਵਾਦ ਹੈ ਜਿਸਦਾ ਅਰਥ ਹੈ, ‘‘ਨੇਮ’’ ਜਾਂ ‘‘ਅਖਾਣ।’’ ਕਿੰਤਾ ਜੇਮਸ ਵਾਲੀ ਅੰਗ੍ਰੇਜ਼ੀ ਬਾਈਬਲ ਇਸ ਨਾਉਂ ਦਾ ਅਨੁਵਾਦ ‘‘ਨੇਮ’’ ਦੇ ਰੂਪ ਵਿਚ 770 ਵਾਰ, ਜਦ ਕਿ ‘‘ਹੁਕਮ’’ ਦੇ ਰੂਪ ਵਿਚ 20 ਵਾਰ ਹੀ ਹੋਇਆ ਹੈ। ਇਬਰਾਨੀ ਸ਼ਬਦ *mitsvah* (ਮਿਤਸਵਾ) ਜਿਸਦਾ ਬਹੁਤਾ ਅਨੁਵਾਦ ‘‘ਹੁਕਮ’’ ਹੋਇਆ ਹੈ ਦਸ ਹੁਕਮਾਂ ਲਈ ਕਦੇ ਨਹੀਂ ਕਿਹਾ ਗਿਆ। ਨਵੇਂ ਨੇਮ ਵਿਚ *entole*

ਸਬਦ ਦੀ ਵਰਤੋਂ ਹੋਈ ਹੈ ਜਿਸਦਾ ਅਰਥ ‘‘ਹੁਕਮ’’ ਹੈ। ਇਨ੍ਹਾਂ ਦਸ ਹੁਕਮਾਂ ਨੂੰ ਸਹੀ ਸੋਚ ਦੇ ਰੂਪ ਵਿਚ ਹੀ ਨਹੀਂ ਮੰਨਿਆ ਜਾਂਦਾ ਸੀ। ਬਲਕਿ ਉਨ੍ਹਾਂ ਨੂੰ ਓਵੇਂ ਹੀ ਖੁਦਾ ਦੇ ਵਰਨ ਭਾਵ ਉਸਦੇ ਹੁਕਮਾਂ ਨੂੰ ਮੰਨਣਾ ਜ਼ਰੂਰੀ ਸੀ ਜਿਵੇਂ ਕਿ ਉਹ ਦੱਸੇ ਗਏ ਸਨ।

(4) ਮੂਸਾ ਨੇਮ ਦਾ ਵਿਚੋਲਾ ਸੀ। ਨੇਮ ਦੇਣ ਦਾ ਕਾਰਣ ਦੱਸਦਿਆਂ, ਮੂਸਾ ਨੇ ਕਿਹਾ, ‘‘ਯਹੋਵਾਹ ਨੇ ਅੱਗ ਦੇ ਵਿੱਚ ਦੀ ਪਹਾੜ ਤੋਂ ਤੁਹਾਡੇ ਨਾਲ ਆਹਮੇ ਸਾਹਮਣੇ ਹੋ ਕੇ ਬੋਲਿਆ। ਉਸ ਵੇਲੇ ਮੈਂ ਯਹੋਵਾਹ ਦੇ ਅਤੇ ਤੁਹਾਡੇ ਵਿਚਾਲੇ ਖੜਾ ਹੋਇਆ ਤਾਂ ਜੋ ਤੁਹਾਨੂੰ ਯਹੋਵਾਹ ਦਾ ਬਰਨ ਦੱਸਾ ਕਿਉਂ ਜੋ ਤੁਸੀਂ ਅੱਗ ਤੋਂ ਡਰਦੇ ਸਾਓ ਅਤੇ ਪਹਾੜ ਉੱਤੇ ਨਾ ਚੜੋ’’ (ਵਿਵਸਥਾਸਾਰ 5: 4, 5)। ਇਹਦੇ ਬਾਅਦ ਮੂਸਾ ਨੇ ਇਸਰਾਏਲੀਆਂ ਨੂੰ ਦਸ ਹੁਕਮ ਦਿੱਤੇ (ਵਿਵਸਥਾਸਾਰ 5: 6-21)।

(5) ਨੇਮ ਸੀਨੈ ਅਰਥਾਤ ਹੋਰੇਬ ਪਹਾੜ ’ਤੇ ਦਿੱਤਾ ਗਿਆ ਸੀ। ਨੇਮ ਦੇਣ ਤੋਂ ਕੁਝ ਸਮਾਂ ਪਹਿਲਾਂ ਮੂਸਾ ਇਸਰਾਏਲੀਆਂ ਨੂੰ ਸੀਨੈ ਪਹਾੜ ਕੋਲ ਲਿਆਇਆ ਹੋਇਆ ਸੀ (ਕੁਚ 19: 17, 18)। ਸੀਨੈ ਪਹਾੜ ’ਤੇ ਚੜ੍ਹਨ ਅਤੇ ਨੇਮ ਲੈ ਕੇ ਆਉਣ ਦੇ ਬਾਅਦ, ਮੂਸਾ ਉਹਨੂੰ ਇਸਰਾਏਲੀਆਂ ਨੂੰ ਦੇਣ ਹੋਠਾਂ ਆਇਆ (ਕੁਚ 19: 13-20: 17)। ਉਸਨੇ ਉਨ੍ਹਾਂ ਨੂੰ ਦੱਸਿਆ ਕਿ ਖੁਦਾ ਨੇ ਹੋਰੇਬ ਪਰਬਤ ਤੇ ਉਨ੍ਹਾਂ ਨਾਲ ਇਕ ਨੇਮ ਬੰਨਿਆ ਹੈ। ਫਿਰ ਉਸ ਨੇ ਇਹ ਦਸ ਹੁਕਮ ਪੜ੍ਹ ਕੇ ਸੁਣਾਏ (ਵਿਵਸਥਾਸਾਰ 5: 2-21)।

(6) ਨੇਮ ਦਾ ਮੂਲ ਦਸਤਾਵੇਜ਼ ਪੱਥਰ ਦੀਆਂ ਦੋ ਪੱਟੀਆਂ ’ਤੇ ਲਿਖਿਆ ਗਿਆ ਸੀ ਜਿਨ੍ਹਾਂ ਨੂੰ ਨੇਮ ਦੇ ਸੰਦੂਕ ਵਿਚ ਰਖਿਆ ਗਿਆ ਸੀ। ਦਸ ਹੁਕਮਾਂ ਦੀਆਂ ਗੱਲਾਂ ਪੱਟੀਆਂ ਦੇ ਦੋਵੇਂ ਪਾਸਿਆਂ (ਕੁਚ 32: 15, 16) ਤੇ ‘‘ਪਰਮੇਸ਼ੁਰ ਦੀ ਉੱਗਲੀ ਨਾਲ ਲਿਖੀਆਂ ਹੋਈਆਂ ਦਿੱਤੀਆਂ’’ (ਕੁਚ 31: 18; ਵਿਵਸਥਾਸਾਰ 9: 10) ਇਹ ਤੱਤ ਹੈ ਕਿ ਦੋ ਪੱਥਰਾਂ ਉੱਤੇ ਲਿਖੀਆਂ ਹੋਈਆਂ ਸਨ (ਕੁਚ 34: 1 ਅਤੇ ਵਿਵਸਥਾਸਾਰ 5: 22; 9: 10; 10: 3, 4) ਵਿਚ ਢੁਹਰਾਇਆ ਗਿਆ ਹੈ।

ਅਸਲ ਵਿਚ ਜਦ ਮੂਸਾ ਨੇ ਪਹਾੜ ਤੋਂ ਵਾਪਸ ਆ ਕੇ ਇਸਾਰਾਏਲ ਨੂੰ ਬੁਰਿਆਈ ਵਿਚ ਲਪੇਟੇ ਵੇਖਿਆ ਤਾਂ ਉਸਨੇ ਉਨ੍ਹਾਂ ਤਖਤੀਆਂ ਨੂੰ ਤੌੜ ਦਿੱਤਾ (ਕੁਚ 32: 19; ਵਿਵਸਥਾਸਾਰ 9: 16, 17)। ਮੂਸਾ ਨੇ ਦੂਸਰੀ ਵਾਰ ਸੀਨੈ ਪਹਾੜ ਤੇ ਜਾਣ ਤੋਂ ਪਹਿਲਾਂ, ਖੁਦਾ ਨੇ ਉਸਨੂੰ ਬਾਬੁਲ ਦੀ ਇਕ ਲਕੜੀ ਦਾ ਇਕ ਸੰਦੂਕ ਬਣਾਉਣ ਦੇ ਲਹੀ ਕਿਹਾ ਸੀ ਸੰਦੂਕ ਦੀ ਸੰਭਾਲ ਬਾਰੇ ਕੁਚ 25: 10-22 ਵਿਚ ਦਸਿਆ ਗਿਆ ਹੈ; ਜਦ ਕਿ ਸੰਦੂਕ ਬਣਾਉਣ ਦਾ ਵਰਣਨ 37: 1-9 ਵਿਚ ਕੀਤਾ ਗਿਆ ਹੈ। ਨਵੀਆਂ ਤਖਤੀਆਂ ਲੈਣ ਤੋਂ ਬਾਅਦ (ਕੁਚ 34: 28) ਮੂਸਾ ਨੇ ਪਹਾੜ ਤੋਂ ਹੋਠਾਂ ਆ ਕੇ ਉਨ੍ਹਾਂ ਨੂੰ ਸੰਦੂਕ ਵਿਚ ਰਖ ਦਿੱਤਾ ਸੀ (ਵਿਵਸਥਾਸਾਰ 10: 1-5;)। ਸੁਲੇਮਾਨ ਦੇ ਸਮੇਂ ਵਿਚ ਹੀ ਸਨ (1 ਰਾਜਿਆਂ 8: 9, 21)।

(7) ਖੁਦਾ ਨੇ ਇਸਰਾਏਲ ਨਾਲ ਉਨ੍ਹਾਂ ਦੇ ਮਿਸਰ ਛੱਡਣ ਤੋਂ ਬਾਅਦ ਨੇਮ ਬੰਨਿਆ (1 ਰਾਜਿਆਂ 8: 9, 12)। ਇਹ ਨੇਮ ਆਦਮ, ਨੂਹ, ਅਬਰਾਹਮ, ਇਸਹਾਕ, ਯਾਕੂਬ ਜਾਂ ਉਨ੍ਹਾਂ ਦੀ ਸੰਤਾਨ ਵਿੱਚੋਂ ਉਸ ਸਮੇਂ ਕਿਸੇ ਨਾਲ (ਵਿਵਸਥਾਸਾਰ 5: 1-4) ਜਾਂ ਧਰਤੀ ਦੇ ਦੂਸਰੇ ਲੋਕਾਂ ਨਾਲ ਨਹੀਂ ਸੀ ਬੰਨਿਆ। ਇਸਰਾਏਲ ਨਾਲ ਇਹ ਨੇਮ ਉਨ੍ਹਾਂ ਲਈ ਇਕ ਕੌਮ ਰੂਪ ਧਾਰਨ ਕਰਨ ਤੋਂ ਪਹਿਲਾਂ ਨਹੀਂ ਸੀ ਬੰਨਿਆ ਜਾ ਸਕਦਾ ਜੋ ਕਿ ਉਹ ਮਿਸਰ ਦੇਸ਼ ਤੋਂ ਨਿਕਲਣ ਤਕ ਨਹੀਂ ਸੀ ਬਣੇ। ਉਹ ਇਕ ਪਰਿਵਾਰ ਤੋਂ, ਇਕ ਘੁਮਕੜ ਕਬੀਲੇ, ਫਿਰ ਮਿਸਰ

ਤੋਂ ਗੁਲਾਮ ਲੋਕ ਅਤੇ ਅੰਤ ਇਕ ਮੁਕੰਮਲ ਵਿਕਸਤ ਕੌਮ ਬਣ ਗਏ ਸਨ।

(8) ਇਹ ਨੇਮ ਬੰਦੂਣ ਵਾਲਾ ਸਮਝੌਤਾ, ਸੰਧੀ ਜਾਂ ਇਕਰਾਰਨਾਮਾ ਸੀ ਜੋ ਲਹੂ ਨਾਲਪੱਕਾ ਹੋਇਆ ਸੀ। ਇਹ ਕਹਿਣ ਦੇ ਬਾਅਦ ਕਿ ਨਵਾਂ ਨੇਮ ਇਸਨੂੰ ਬੰਦੂਣ ਵਾਲੇ ਦੀ ਮੌਤ ਦੇ ਰਾਹੀਂ ਦਿੱਤਾ ਗਿਆ ਸੀ (ਇਬਰਾਨੀਆਂ 9:16, 17)। ਇਬਰਾਨੀਆਂ ਦੇ ਪੱਤਰੀ ਦੇ ਲੇਖਕ ਨੇ ਲਿਖਿਆ ਸੀ:

ਇਸ ਕਰਕੇ ਪਹਿਲਾ ਨੇਮ ਵੀ ਲਹੂ ਬਿਨਾ ਨਹੀਂ ਕੀਤਾ ਗਿਆ। ਕਿਉਂਕਿ ਜਾਂ ਮੂਸਾ ਸਰ੍ਹਾ ਦੇ ਅਨੁਸਾਰ ਸਾਰੀ ਪਰਜਾ ਨੂੰ ਹਰੇਕ ਹੁਕਮ ਸੁਣਾ ਹਿਟਿਆ ਤਾਂ ਵੌਫ਼ਿਆਂ ਅਤੇ ਬੱਕਰਿਆਂ ਦਾ ਲਹੂ ਪਾਣੀ ਅਤੇ ਕਿਰਮਚੀ ਉੱਠੇ ਜੂਢੇ ਨਾਲ ਲੈ ਕੇ ਉਸ ਪੁਸਤਕ ਅਤੇ ਸਾਰਿਆਂ ਲੋਕਾਂ ਉੱਤੇ ਛਿਡਕ ਕੇ ਆਖਿਆ (ਇਬਰਾਨੀਆਂ 9:18-20)।

ਨੇਮ ਨੌਜਵਾਨਾ ਵੱਲੋਂ ਪਸੂਆਂ ਦੀ ਕੁਰਬਾਨੀ ਦੇ ਬਾਅਦ ਦਿੱਤੀ ਗਈ ਸੀ। ‘‘ਉਪਰੰਤ ਮੂਸਾ ਨੇ ਲਹੂ ਲੈ ਕੇ ਲੋਕਾਂ ਉੱਤੇ ਛਿਡਕਿਆ ਅਰ ਆਖਿਆ, ਵੇਖੋ ਇਹ ਲਹੂ ਉਸ ਨੇਮ ਦਾ ਹੈ ਜਿਹੜਾ ਯਹੋਵਹ ਨੇ ਇਨ੍ਹਾਂ ਸਾਰੀਆਂ ਗੱਲਾਂ ਵਿਚ ਤੁਹਾਡੇ ਨਾਲ ਬੰਨ੍ਹਿਆ ਹੈ’’ (ਭੂਚ 24:8)।

ਨੇਮ ਨੇਮ ਨੇ ਇਕ ਵਾਰੀ ਲਾਗੂ ਹੋਣ ਤੇ ਨਾ ਤਾ ਉਸ ਵਿੱਚੋਂ ਕੁਝ ਛੱਡਿਆ ਜਾ ਸਕਦਾ ਹੈ ਅਤੇ ਨਾ ਹੀ ਕੋਈ ਸੁਧਾਰ ਕੀਤਾ ਜਾ ਸਕਦਾ ਸੀ। ਪੌਲਸ ਨੇ ਇਸੇ ਨੇਮ ਦੇ ਨਾ ਬਦਲਣ ਵਾਲੇ ਵਲ ਧਿਆਨ ਦੁਆਇਆ: ‘‘ਹੋ ਭਰਾਵੇ, ਮੈਂ ਮਨੁੱਖ ਵਾਂਛ ਬੋਲਦਾ ਹਾਂ- ਭਾਵੇਂ ਮਨੁੱਖ ਦਾ ਵਸੀਅਤ ਨਾਮਾ ਹੀ ਹੋਵੇ ਪਰ ਜਾਂ ਉਹ ਪੱਕਾ ਹੋ ਗਿਆ ਤਾਂ ਕੋਈ ਉਸ ਵਿਚ ਨਾ ਭੰਗ ਪਾਉਂਦਾ ਨਾ ਵਧਾ ਕਰਦਾ ਹੈ’’ (ਗਲਾਤੀਆਂ 3:15)। ਨਿਚੋੜ ਇਹ ਹੈ ਕਿ ਇਸ ਇਕ ਵਾਰ ਇਸਦੇ ਲਾਗੂ ਹੋਣ ਤੇ ਬਾਅਦ, ਇਸਰਾਏਲ ਦੇ ਲੋਕਾਂ ਨਾਲ ਖੁਦਾ ਦੇ ਨੇਮ ਵਿਚ ਕੋਈ ਸਰਤ ਜੋੜੀ ਨਹੀਂ ਜਾ ਸਕਦੀ ਅਤੇ ਨਾ ਹੀ ਇਸ ਨੇਮ ਵਿਚ ਹੋਰ ਲੋਕਾਂ ਨੂੰ ਸ਼ਾਮਲ ਕੀਤਾ ਜਾ ਸਕਦਾ ਸੀ। ਇਹ ਇਕ ਇਕਰਾਰਨਾਮਾ ਸੀ ਜਿਸ ਵਿਚ ਕੇਵਲ ਖੁਦਾ ਅਤੇ ਇਸਰਾਏਲ ਦੇ ਹੀ ਦੋ ਪਖ ਸਨ, ਉਨ੍ਹਾਂ ਤੋਂ ਇਲਾਵਾ ਹੋਰ ਕੋਈ ਨਹੀਂ ਸੀ।

(9) ਜੇ ਇਸਰਾਏਲ ਨੇਮ ਨੂੰ ਪੁਰਾ ਕਰਦਾ ਹੈ ਤਾਂ ਧਕੀਨ ਹੀ ਬਰਕਤਾਂ ਮਿਲਣੀਆਂ ਸਨ/ਖੁਦਾ ਨੇ ਉਨ੍ਹਾਂ ਨੂੰ ਦਸਿਆ ਸੀ ਕਿ, ‘‘ਹੁਣ ਜੇ ਤੁਸੀਂ ਮੇਰੀ ਅਵਾਜ਼ ਦੇ ਸਰੋਤੇ ਹੋਵੇਗੇ ਅਰ ਮੇਰੇ ਨੇਮ ਦੀ ਮਨੌਤ ਕਰੋਗੇ ਤਾਂ ਤੁਸੀਂ ਸਾਰੀਆਂ ਕੌਮਾਂ ਵਿੱਚੋਂ ਮੇਰੀ ਨਿਜੀ ਪਰਜਾ ਹੋਵੇਗੇ ਜੋ ਸਾਰੀ ਧਰਤੀ ਮੇਰੀ ਹੈ ਅਤੇ ਤੁਸੀਂ ਮੇਰੇ ਲਈ ਯਾਜਕਾਂ ਦੀ ਸ਼ਾਹੀ ਅਤੇ ਪਵਿੱਤਰ ਕੌਮ ਹੋਵੇਗੇ’’ (ਭੂਚ 19:5, 6)।

ਮੂਸਾ ਨੇ ਦਸ ਹੁਕਮ ਦੇਣ ਤੋਂ ਬਾਅਦ, ਇਸਰਾਏਲ ਨੂੰ ਦਸਿਆ ਸੀ, ‘‘ਉਸ ਸਾਰੇ ਰਾਹ ਵਿਚ ਜਿਹ ਦਾ ਯਹੋਵਾਹ ਤੁਹਾਡੇ ਪਰਮੇਸ਼ਰ ਨੇ ਤੁਹਾਨੂੰ ਹੁਕਮ ਦਿੱਤਾ ਸੀ ਚੱਲੋ ਤਾਂ ਤੁਸੀਂ ਜੀਓ ਦੇ ਤੁਹਾਡਾ ਭਲਾ ਹੋਵੇ ਅਤੇ ਤੁਹਾਡੇ ਦਿਨ ਉਸ ਧਰਤੀ ਵਿਚ ਜਿਹ ਦਾ ਤੁਸੀਂ ਕਬਜ਼ਾ ਕਰੋਗੇ ਲੰਮੇ ਹੋਣੋ’’ (ਵਿਵਸਥਾਸਾਰ 5:33)।

ਇਨ੍ਹਾਂ ਪੱਖਾਂ ਤੋਂ ਪਤਾ ਲਗਦਾ ਹੈ ਕਿ ਜੇ ਕਰ ਇਸਰਾਏਲ ਉਸਦੇ ਨੇਮ ਦੀ ਪਾਲਣਾ ਕਰਦੇ ਤਾਂ ਖੁਦਾ ਨੇ ਉਨ੍ਹਾਂ ਨੂੰ ਇਕ ਵਿਸ਼ੇਸ਼ ਰਾਜ ਦੇ ਰੂਪ ਵਿਚ ਮਾਨਤਾ ਦੇਣੀ ਸੀ ਅਰਥਾਤ ਉਸ ਨੈ ਉਨ੍ਹਾਂ ਨੂੰ ਦੇਸ਼ ਵਿਚ ਖੁਸ਼ਹਾਲੀ ਨਾਲ ਲੰਮੀ ਉਮਰ ਦੇਣੀ ਸੀ। ਬੇਸ਼ੱਕ ਉਨ੍ਹਾਂ ਨੂੰ ਦਿੱਤੇ ਜਾਣ ਵਾਲੇ ਦੇਸ਼ ਦਾ ਵਾਅਦਾ ਖੁਦਾ ਨੇ ਅਥਰਾਹਾਮ, ਇਸਹਾਕ ਅਤੇ ਯਾਕੂਬ ਨਾਲ ਬੰਨ੍ਹੇ ਨੇਮ ਵਿਚ ਕੀਤੀ

ਸੀ ਪਰ ਉਨ੍ਹਾਂ ਨਾਲ ਇਹ ਦਕ ਹੀ ਜੁੜੇ ਰਹਿਣੀ ਸੀ ਜੇ ਇਸਰਾਏਲ ਨਾਲ ਬੰਨੇ ਖੁਦਾ ਦੇ ਨੇਮ ਨੂੰ ਪੂਰਾ ਕਰਦੇ।

ਨੇਮ ਵਿਚ ਖੁਦਾ ਨੇ ਮੌਤ ਦੇ ਬਾਅਦ ਜਿੰਦਗੀ ਭਾਵ ਹਮੇਸ਼ਾ ਦੀ ਜਿੰਦਗੀ ਜਾਂ ਸੁਰਗ ਵਿਚ ਖੁਦਾ ਦੇ ਨਾਲ ਸੁਰਗ ਵਿਚ ਰਹਿਣ ਦੀ ਬਰਕਤ ਸ਼ਾਮਲ ਨਹੀਂ ਸੀ। ਨੇਮ ਨੂੰ ਮੰਨਣ ਵਾਲਿਆਂ ਲਈ ਦੇਸ਼ ਵਿਚ ਖੁਸ਼ਹਾਲੀ ਅਤੇ ਧਰਤੀ ਉੱਤੇ ਲੰਮੀ ਉਮਰ ਦਾ ਵਾਅਦਾ ਵੀ ਦਿੱਤਾ ਗਿਆ ਸੀ।

(10) ਨੇਮ ਤੋੜਨ ਦੇ ਯਕੀਨਨ ਹੀ ਸਰਾਪ ਮਿਲਣੇ ਸਨ। ਜੇ ਉਹ ਉਸਦੇ ਨੇਮ ਨੂੰ ਨਹੀਂ ਮੰਨਦੇ ਤਾਂ ਸਾਫ਼ ਲਿਖ ਕੇ ਖੁਦਾ ਨੇ ਨੇਮ ਵਿਚ ਸ਼ਾਮਿਲ ਬਰਕਤਾਂ ਨੂੰ ਉਨ੍ਹਾਂ ਨੂੰ ਨਹੀਂ ਦੇਣਾ ਸੀ ਅਤੇ ਇਸਰਾਏਲ ਉੱਤੇ ਕਲੇਸ਼ ਅਤੇ ਬਿਪਤਾਵਾਂ ਲਿਆਉਣ ਦੀ ਗੱਲ ਕੀਤੀ ਗਈ ਸੀ। ਇਸਰਾਏਲ ਤੇ ਦੇਸ਼ ਨਿਕਲੇ, ਗੁਲਾਮ ਬਣਨ ਦੀਆਂ ਜੋ ਵੀ ਮੁਸ਼ੀਬਤਾਂ ਆਈਆਂ ਉਹ ਸਭ ਉਨ੍ਹਾਂ ਵੱਲੋਂ ਨੇਮ ਦੀ ਉਲੰਘਣਾ ਕਰਨ ਕਰਕੇ ਹੀ ਸਨ।

ਲੇਵੀਆਂ 26 ਵਿਚ ਖੁਦਾ ਨੇ ਇਸਰਾਏਲ ਨੂੰ ਦੱਸਿਆ ਸੀ:

ਪਰ ਜੇ ਤੁਸੀਂ ਮੇਰੀ ਨਾ ਸੁਣੋਗੇ ਅਤੇ ਮੇਰੀਆਂ ਇਨ੍ਹਾਂ ਸਭ ਆਗਿਆਵਾਂ ਨੂੰ ਨਾ
ਮੰਨੋਗੇ ਅਤੇ ਜੇ ਤੁਸੀਂ ਮੇਰੀਆਂ ਵਿਧੀਆਂ ਨੂੰ ਤਿਆਗ ਦਿਓਗੇ ਯਾ ਜੇ ਤੁਹਾਡੇ ਜੀ ਨੂੰ
ਮੇਰੇ ਨਿਆਉ ਮਾੜੇ ਲੱਗਣ, ਇਹੋ ਜੇਹੇ ਜੋ ਤੁਸੀਂ ਮੇਰੇ ਸਭਨਾਂ ਆਗਿਆਂ ਨੂੰ ਨਾ ਮੰਨੋ
ਸਗੋਂ ਮੇਰੇ ਨੇਮ ਨੂੰ ਭੇਨ ਸੁੱਟੋ। ਮੈਂ ਤੁਹਾਡੇ ਨਾਲ ਇਹ ਕਰਾਂਗਾ (14-16)।

ਤਦ ਖੁਦਾ ਨੇ ਕਿਹਾ ਕਿ ਉਹ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਵਿਚ ਪਾਵੇਗਾ ਅਤੇ ਜੇ ਉਹ ਫਿਰ ਵੀ ਨਾ ਮੁੜੇ ਤਾਂ ਉਹ ਉਨ੍ਹਾਂ ਨੂੰ ਸੱਤ ਗੁਣਾ ਸਜ਼ਾ ਦੇਵੇਗਾ (ਆਇਤ 18)। ਇਸ ਦੇ ਬਾਅਦ ਵੀ, ਜੇ ਉਹ ਬਾਰ-ਬਾਰ ਪਾਪ ਕਰਨਾ ਜਾਰੀ ਰੱਖਦੇ ਤਾਂ ਉਨ੍ਹਾਂ ਦੀ ਸਜ਼ਾ ਸੱਤ ਗੁਣਾ ਵਧਾਉਂਦੇ ਜਾਣਾ ਸੀ (ਆਇਤਾਂ 21, 24, 28)। ਉਸ ਨੇ ਅਜਿਹੀ ਸਜ਼ਾ ਦੇਣ ਲਈ ਸਾਫ਼ ਵਜ਼ੂ ਦੱਸੀ: ‘‘ਅਤੇ ਮੈਂ ਤੁਹਾਡੇ ਉੱਤੇ ਤਲਵਾਰ ਚਲਾਵਾਂਗਾ ਜਿਹੜੀ ਮੇਰੇ ਨੇਮ ਦਾ ਬਦਲਾ ਲਵੇ’’ (ਆਇਤ 25)।

ਖੁਦਾ ਵੱਲੋਂ ਅਚਾਨਕ ਬੇਚੈਨ ਕਰਨਾ ਅਰਥਾਤ ਟੀ.ਬੀ. ਅਤੇ ਬੁਖਾਰ ਨਾਲ ਪੀੜਤ ਕਰਨਾ, ਉਨ੍ਹਾਂ ਦੇ ਦੁਸ਼ਮਣਾਂ ਵੱਲੋਂ ਉਨ੍ਹਾਂ ਦੀ ਲੁਟ ਮਾਰ ਅਤੇ ਉਨ੍ਹਾਂ ’ਤੇ ਕਬਜ਼ਾ ਕਰਨਾ ਅਕਾਲ ਅਤੇ ਮਹਾਮਾਰੀ ਅਤੇ ਹੋਰ ਦਿਹਿਸਤ ਦੇ ਬਾਅਦ ਵੀ ਜੇ ਉਹ ਤੌਬਾ ਨਾ ਕਰਦੇ ਤਾਂ ਉਸਨੇ ਨੇਮ ਨੂੰ ਬਿਲਕੁਲ ਤੋੜ ਦੇਣਾ ਸੀ। ‘‘ਅਤੇ ਮੈਂ ਤੁਹਾਨੂੰ ਕੌਮਾਂ ਵਿੱਚ ਖਿੰਡਾਵਾਂਗਾ ਅਤੇ ਮੈਂ ਤੁਹਾਡੇ ਮਗਰੋਂ ਤਲਵਾਰ ਚਲਾਵਾਂਗਾ ਅਤੇ ਤੁਹਾਡਾ ਦੇਸ ਵੇਹਲਾ ਹੋ ਜਾਏਗਾ ਅਤੇ ਤੁਹਾਡੇ ਸ਼ਹਿਰ ਉੱਜੜ ਜਾਣਗੇ’’ (ਆਇਤ 33)।

ਸਾਰ

ਖੁਦਾ ਨੇ ਇਸਰਾਏਲ ਨਾਲ ਆਪਣੇ ਆਪ ਨੂੰ ਖੁਦਾ ਹੋਣ ਲਈ ਅਤੇ ਉਨ੍ਹਾਂ ਨੂੰ ਕਨਾਨ ਅਰਥਾਤ ਜਿਸ ਦੇਸ਼ ਵਿਚ ਉਨ੍ਹਾਂ ਨੇ ਪ੍ਰਵੇਸ਼ ਕਰਨਾ ਸੀ, ਖੁਸ਼ਹਾਲੀ ਨਾਲ ਲੰਮੀ ਉਮਰ ਦੇਣ ਲਈ ਬੰਨ੍ਹ ਲਿਆ। ਉਹ ਨੇਮ ਇਸਰਾਏਲ ਨਾਲ ਹੀ ਸੀ, ਜੇ ਲੋਕ ਇਸ ਨੂੰ ਪੂਰਾ ਕਰਦੇ ਤਾਂ ਉਨ੍ਹਾਂ ਨੂੰ ਖੁਦਾ ਦੀਆਂ ਬਰਕਤਾਂ ਦਾ ਅੰਦ ਮਿਲਣਾ ਸੀ ਪਰ ਜੇ ਉਨ੍ਹਾਂ ਨੂੰ ਤੋੜਦੇ ਤਾਂ ਉਨ੍ਹਾਂ ਨੂੰ ਇਸ ਦੀ ਸਜ਼ਾ ਮਿਲਣੀ ਸੀ।